

ਸਿਟੀ ਆਫ ਬ੍ਰੈਂਪਟਨ ਨੇ ਸਰਦੀ ਅਤੇ ਭਾਰੀ ਬਰਫਬਾਰੀ ਲਈ ਤਿਆਰੀ ਕੀਤੀ

ਬ੍ਰੈਂਪਟਨ, ਓਨਟਾਰੀਓ (16 ਜਨਵਰੀ, 2020) – ਬੇਹੱਦ ਠੰਡੇ ਤਾਪਮਾਨ ਅਤੇ ਬ੍ਰੈਂਪਟਨ ਲਈ ਵੀਕੈਂਡ ਵਿੱਚ ਬਰਫ ਪੈਣ ਦੇ ਪੂਰਵ ਅਨੁਮਾਨ ਦੇ ਨਾਲ, ਸਿਟੀ ਨਿਵਾਸੀਆਂ ਨੂੰ ਯਾਦ ਕਰਾਉਂਦੀ ਹੈ ਕਿ ਸਰਦੀਆਂ ਦੇ ਮੌਸਮ ਲਈ ਤਿਆਰ ਰਹਿਣਾ ਇੱਕ ਟੀਮ ਯਤਨ ਹੈ। ਹਰੇਕ ਦੀ ਮਦਦ ਨਾਲ, ਇਹ ਸੀਜਨ ਸਾਰਿਆਂ ਲਈ ਵੱਧ ਸੁਰੱਖਿਅਤ ਹੋ ਸਕਦਾ ਹੈ।

ਸਰਦੀ ਸਬੰਧੀ ਸੰਚਾਲਨ

- ਅਮਲਿਆਂ ਦਾ ਉਦੇਸ਼ ਹੈ ਕਿ ਬਰਫ ਪੈਣਾ ਖ਼ਤਮ ਹੋਣ ਦੇ ਬਾਅਦ 24 ਘੰਟਿਆਂ ਦੇ ਅੰਦਰ ਸਾਰੀਆਂ ਸੜਕਾਂ, ਪਗਡੰਡੀਆਂ, ਟ੍ਰਾਂਜ਼ਿਟ ਸਟੋਪਸ, ਚੈਂਗਰੇ ਅਤੇ ਰੇਕੂਇਸ਼ਨ ਟ੍ਰੇਲਾਂ ਦੀ ਸੰਭਾਲ ਹੋਵੇ।
- ਪਿਛਲੇ ਸਾਲ, ਕਾਉਂਸਿਲ ਨੇ ਬ੍ਰੈਂਪਟਨ ਦੇ ਸਰਦੀ ਦੇ ਸੰਚਾਲਨਾਂ ਵਿੱਚ ਵਾਧਿਆਂ ਨੂੰ ਮਨਜ਼ੂਰੀ ਦਿੱਤੀ ਸੀ। ਇਹਨਾਂ ਵਿੱਚ ਸ਼ਾਮਲ ਹੈ, ਸਥਾਨਕ ਸੜਕਾਂ ਤੇ 7.5 ਸੈ.ਮੀ. ਤੋਂ 5.0 ਸੈ.ਮੀ. ਤੱਕ ਦੀ ਇਕੱਠੀ ਹੋਈ ਬਰਫ ਦੇ ਸੇਵਾ ਪੱਧਰਾਂ ਨੂੰ ਵਧਾਉਣਾ। ਇਸਦਾ ਮਤਲਬ ਹੈ ਕਿ ਸਰਦੀ ਦੇ ਮੌਸਮ ਦੀ ਕਿਸੇ ਘਟਨਾ ਦੇ ਦੌਰਾਨ ਅਮਲਿਆਂ ਨੂੰ ਵੱਧ ਜਲਦੀ ਨਾਲ ਭੇਜਿਆ ਜਾਵੇਗਾ।
- ਸਿਟੀ ਵੱਲੋਂ www.brampton.ca/snow ਤੇ ਨਵੇਂ ਸ਼ੁਰੂ ਕੀਤੇ ਪਲੇ ਟ੍ਰੈਕਰ (Plow Tracker) ਦੀ ਵਰਤੋਂ ਕਰਦੇ ਹੋਏ ਦੇਖੋ ਕਿ ਅਮਲੇ ਨੇ ਕਿਹੜੀਆਂ ਸੜਕਾਂ ਅਤੇ ਪਗਡੰਡੀਆਂ ਸਾਫ਼ ਕੀਤੀਆਂ ਹਨ।

ਜੇਕਰ ਮੌਸਮ ਬੇਹੱਦ ਖ਼ਰਾਬ ਹੋਵੇ ਤਾਂ ਬਰਫ ਹਟਾਉਣ ਵਿੱਚ ਵੱਧ ਸਮਾਂ ਲੱਗ ਸਕਦਾ ਹੈ। ਅਸੀਂ ਇਹਨਾਂ ਸਥਿਤੀਆਂ ਦੇ ਦੌਰਾਨ ਸਾਡੇ ਨਿਵਾਸੀਆਂ ਦੇ ਸਹਿਯੋਗ ਅਤੇ ਧੀਰਜ ਲਈ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ।

ਨਿਵਾਸੀਆਂ ਲਈ ਰਿਮਾਈਂਡਰ

- ਬਰਫ ਪੈਣ ਦੇ ਅਗਲੇ ਦਿਨ ਸਵੇਰੇ 11 ਵਜੇ ਤੱਕ ਪਗਡੰਡੀਆਂ ਤੋਂ ਆਈਸ, ਬਰਫ ਅਤੇ ਪੰਘਰ ਰਹੀ ਬਰਫ ਸਾਫ਼ ਕਰੋ।
- ਗਲੀਆਂ ਵਿੱਚ ਪਾਰਕਿੰਗ ਦੀ ਇਜਾਜ਼ਤ ਨਹੀਂ ਹੈ ਅਤੇ ਇਹ ਨਿਯਮ ਸਰਦੀ ਦੇ ਮੌਸਮ ਸਬੰਧੀ ਘਟਨਾਵਾਂ ਦੇ ਦੌਰਾਨ ਲਾਗੂ ਰਹੇਗਾ। ਕਿਰਪਾ ਕਰਕੇ ਇਹ ਯਕੀਨੀ ਬਣਾਉਣ ਲਈ ਵਾਹਨਾਂ ਨੂੰ ਹਟਾਓ ਕਿ ਬਰਫ ਹਟਾਉਣ ਵਾਲੇ ਅਤੇ ਐਮਰਜੈਂਸੀ ਵਾਹਨ ਸੁਰੱਖਿਅਤ ਤਰੀਕੇ ਨਾਲ ਗਲੀ ਵਿੱਚ ਆ ਸਕਣ।
- ਭਾਵੇਂ ਤੁਹਾਡੇ ਕੋਲ ਸਟ੍ਰੀਟ ਪਾਰਕਿੰਗ ਪਰਮਿਟ ਹੈ, ਫਿਰ ਵੀ ਬਰਫ ਪੈਣ ਦੇ ਦੌਰਾਨ ਇਹ ਵੈਧ ਨਹੀਂ ਹੁੰਦਾ।
- ਆਪਣੇ ਵਾਹਨ ਨਾਲ ਪਗਡੰਡੀ ਨੂੰ ਬਲੈਕ ਨਾ ਕਰੋ ਜਾਂ ਸਟ੍ਰੀਟ ਵਿੱਚ ਵਾਹਨ ਬਾਹਰ ਵੱਲ ਕੱਢ ਕੇ ਨਾ ਰੱਖੋ। ਆਪਣੀ ਕਾਰ ਨੂੰ ਆਪਣੇ ਡ੍ਰਾਈਵਵੇ ਵਿੱਚ ਲੈ ਕੇ ਜਾਓ ਜਾਂ ਆਪਣੀ ਪਗਡੰਡੀ ਅਤੇ ਰੇਡਵੇ ਦੇ ਵਿਚਕਾਰ ਵਾਲੇ ਖੇਤਰ ਵਿੱਚ ਸਮਤਲ ਤਰੀਕੇ ਨਾਲ ਪਾਰਕ ਕਰੋ, ਜੇਕਰ ਜਗ੍ਹਾ ਉਪਲਬਧ ਹੋਵੇ।
- ਜੇਕਰ ਬਰਫ ਪੈਣ ਤੋਂ ਬਾਅਦ 24 ਘੰਟਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ ਅਤੇ ਤੁਹਾਡੀ ਗਲੀ ਤੇ ਹਾਲੀਂ ਵੀ ਧਿਆਨ ਦੇਣ ਦੀ ਲੋੜ ਹੈ, ਤਾਂ ਸਿਟੀ ਨੂੰ 311 ਤੇ ਫੋਨ ਕਰਕੇ ਜਾਂ www.311brampton.ca ਤੇ ਐਨਲਾਈਨ ਸੰਪਰਕ ਕਰਕੇ ਇਸ ਬਾਰੇ ਦੱਸੋ।
- ਯੋਗ ਬਜ਼ੁਰਗਾਂ ਅਤੇ ਅਪਾਰਜਪੁਣਿਆਂ ਵਾਲੇ ਨਿਵਾਸੀਆਂ ਲਈ, ਬਰਫ ਹਟਾਉਣ ਸਬੰਧੀ ਆਰਥਿਕ ਸਹਾਇਤਾ ਉਪਲਬਧ ਹੈ। ਹੋਰ ਜਾਣੋ: <http://ow.ly/D2R050xgPq2>.
- ਬੇਹੱਦ ਠੰਡੇ ਮੌਸਮ ਦੇ ਦੌਰਾਨ, ਬਾਹਰ ਜਾਂਦੇ ਸਮੇਂ ਵਾਧੂ ਸੁਰੱਖਿਆ ਸਾਵਧਾਨੀਆਂ ਵਰਤੋ। ਸੁਰੱਖਿਆ ਸੁਝਾਵਾਂ ਦੀ ਪੂਰੀ ਸੂਚੀ ਲਈ, ਇੱਥੇ ਜਾਓ: <http://ow.ly/sXzo50xXv7B>.

ਰੇਕ੍ਰੀਏਸ਼ਨ

ਰਜਿਸਟਰਡ ਕਲਾਸਾਂ ਅਤੇ ਡ੍ਰੌਪ-ਇਨ ਪ੍ਰੋਗਰਾਮਾਂ ਦੀਆਂ ਸਮਾਂ-ਸੂਚੀਆਂ ਦੇ ਅੱਪਡੇਟਸ ਲਈ, ਕਿਰਪਾ ਕਰਕੇ ਆਪਣੇ ਸਥਾਨਕ ਰੇਕ੍ਰੀਏਸ਼ਨ ਕੇਂਦਰ ਨੂੰ ਫੋਨ ਕਰੋ ਜਾਂ www.brampton.ca/recreation ਤੇ ਜਾਓ।

ਸਕੇਟਿੰਗ ਟ੍ਰੇਲਸ

ਗੇਜ ਪਾਰਕ ਸਕੇਟਿੰਗ ਟ੍ਰੇਲ (Gage Park Skating Trail), ਚਿੰਗਕੂਜ਼ੀ ਸਕੇਟਿੰਗ ਟ੍ਰੇਲ (Chinguacousy Skating Trail), ਗੋਰ ਮੇਡੋਜ਼ ਸਕੇਟਿੰਗ ਰਿੰਕ (Gore Meadows Skating Rink) ਅਤੇ ਮਾਊਂਟ ਪਲੈਜੈਂਟ ਆਊਟਡੋਰ ਸਕੇਟਿੰਗ ਰਿੰਕ (Mount Pleasant Outdoor Skating Rink) ਬਾਰੇ ਅੱਪਡੇਟਸ ਲਈ, www.brampton.ca/skating ਤੇ ਜਾਓ।

ਟ੍ਰਾਂਜ਼ਿਟ

ਸਰਦੀ ਸਬੰਧੀ ਘਟਨਾ ਦੇ ਦੌਰਾਨ, ਮੌਸਮ ਸਬੰਧੀ ਸਥਿਤੀਆਂ ਦੇ ਕਾਰਨ ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੇ ਕੁਝ ਰੂਟ ਪ੍ਰਭਾਵਿਤ ਹੋ ਸਕਦੇ ਹਨ। ਕਿਰਪਾ ਕਰਕੇ ਯਾਤਰਾ ਲਈ ਵਾਧੂ ਸਮਾਂ ਕੱਢੋ। ਅੱਪਡੇਟਸ ਲਈ, Twitter ਤੇ [@BramptonTransit](https://twitter.com/BramptonTransit) ਨੂੰ ਫਾਲੋ ਕਰੋ ਜਾਂ 905.874.2999 ਤੇ ਫੋਨ ਕਰੋ।

ਬਰਫ਼ ਹਟਾਉਣ ਬਾਰੇ ਅੱਪਡੇਟਸ ਅਤੇ ਜਾਣਕਾਰੀ

- ਬਰਫ਼ ਹਟਾਉਣ ਦੇ ਅੱਪਡੇਟਸ ਲਈ www.brampton.ca/snow ਤੇ ਜਾਓ ਜਾਂ ਸਿਟੀ ਆਫ਼ ਬ੍ਰੈਂਪਟਨ ਨੂੰ [Twitter](https://twitter.com/BramptonTransit) ਅਤੇ [Facebook](https://www.facebook.com/BramptonTransit) ਤੇ ਫਾਲੋ ਕਰੋ
- ਸਰਦੀ ਵਿੱਚ ਸੁਰੱਖਿਆ ਸਬੰਧੀ ਸੁਝਾਵਾਂ ਲਈ www.brampton.ca/prepared ਤੇ ਜਾਓ।
- ਸਰਦੀ ਦੇ ਸੰਚਾਲਨਾਂ ਦੇ ਸਬੰਧ ਵਿੱਚ ਤਤਕਾਲ ਸਥਿਤੀਆਂ ਲਈ 311 ਤੇ ਫੋਨ ਰਾਹੀਂ, [ਈਮੇਲ \(email\)](mailto:311@brampton.ca) ਜਾਂ ਨਵੇਂ ਬ੍ਰੈਂਪਟਨ 311 ਮੋਬਾਈਲ ਐਪ (ਗੂਗਲ ਪਲੇ (Google Play) ਅਤੇ ਐਪ ਸਟੋਰ (App Store) ਵਿੱਚ ਉਪਲਬਧ) ਅਤੇ [ਵੈਬਸਾਈਟ \(website\)](http://www.brampton.ca/311) ਤੇ ਸੰਪਰਕ ਕਰੋ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ਼ ਬ੍ਰੈਂਪਟਨ

905-874-3426 | Monika.Duggal@brampton.ca